



CHARING CROSS

HOUSING ASSOCIATION

Charing Cross Housing Association, 31 Ashley Street, Glasgow G3 6DR
Tel: 0141 333 0404 Email: cxha@cxha.org.uk Web: www.cxha.org.uk

ਪੇਸਟਮਾਰਕ ਵਾਲੀ ਤਾਰੀਖ

ਪਿਆਰੇ ਕਿਰਾਏਦਾਰ

ਪੜਾਅ 1 ਦਾ ਨੋਟਿਸ

ਇਹ ਪੜਾਅ 1 ਨੋਟਿਸ ਚਾਰਿੰਗ ਕਰੋਸ ਹਾਊਸਿੰਗ ਐਸੋਸੀਏਸ਼ਨ ਦੇ ਵੈਸਟ ਆਫ਼ ਸਕਾਟਲੈਂਡ ਹਾਊਸਿੰਗ ਐਸੋਸੀਏਸ਼ਨ ਵੱਲ ਤਬਾਦਲੇ ਬਾਰੇ ਕਿਰਾਏਦਾਰਾਂ ਨਾਲ ਰਸਮੀ ਸਲਾਹ-ਮਸ਼ਵਰਾ ਸ਼ੁਰੂ ਕਰਦਾ ਹੈ। ਸਾਡਾ ਮੰਨਣਾ ਹੈ ਕਿ ਜੇਕਰ ਤਬਾਦਲਾ ਮਨਜ਼ੂਰ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਕਿਰਾਏਦਾਰਾਂ ਅਤੇ ਸਟਾਫ਼ ਲਈ ਵੈਸਟ ਆਫ਼ ਸਕਾਟਲੈਂਡ ਤੋਂ ਇੱਕ ਆਕਰਸ਼ਕ ਪੇਸ਼ਕਸ਼ ਪ੍ਰਾਪਤ ਕਰਾਂਗੇ। ਤਬਾਦਲੇ ਦੇ ਵਾਅਦਿਆਂ ਬਾਰੇ ਪੜਾਅ 1 ਨੋਟਿਸ ਵਿੱਚ ਪੂਰੀ ਤਰ੍ਹਾਂ ਵਰਣਨ ਕੀਤਾ ਗਿਆ ਹੈ - ਕਿਰਪਾ ਕਰਕੇ ਇਸ ਦਸਤਾਵੇਜ਼ ਨੂੰ ਧਿਆਨ ਨਾਲ ਪੜ੍ਹੋ।

ਤੁਸੀਂ 4 ਅਪ੍ਰੈਲ 2022 ਤੱਕ www.surveymonkey.co.uk/r/CXHASTG1 'ਤੇ ਸਾਡੇ ਸੰਖੇਪ ਪ੍ਰਤੀਕਰਮ ਫਾਰਮ ਨੂੰ ਭਰ ਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਇਸ ਪ੍ਰਸਤਾਵ ਬਾਰੇ ਕੀ ਸੋਚਦੇ ਹੋ। ਇਸ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਤੀਕਰਮ 'ਤੇ ਵਿਚਾਰ ਕੀਤਾ ਜਾਵੇਗਾ ਕਿ ਕੀ ਸਲਾਹ-ਮਸ਼ਵਰਾ ਕਿਰਾਏਦਾਰਾਂ ਦੇ ਮਤਦਾਨ ਤੱਕ ਅੱਗੇ ਵਧਦਾ ਹੈ।

ਅਸੀਂ ਤਬਾਦਲੇ ਦੀ ਪੇਸ਼ਕਸ਼ 'ਤੇ ਹਰੇਕ ਕਿਰਾਏਦਾਰ ਦੇ ਵਿਚਾਰ ਜਾਣਨ ਲਈ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਤੇ ਚਾਰਿੰਗ ਕਰੋਸ ਅਤੇ ਵੈਸਟ ਆਫ਼ ਸਕਾਟਲੈਂਡ ਤੋਂ ਸਟਾਫ਼ ਆਉਂਦੇ ਹਫ਼ਤਿਆਂ ਵਿੱਚ ਕਿਰਾਏਦਾਰਾਂ ਨੂੰ ਮਿਲਣ ਲਈ ਜਾਵੇਗਾ। ਜੇਕਰ ਤੁਸੀਂ ਸਾਡੇ ਵੱਲੋਂ ਆਉਣ 'ਤੇ ਘਰ ਨਹੀਂ ਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕਾਲ ਕਰਾਂਗੇ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਨੂੰ ਇਸ ਸਮੇਂ ਮਿਲਣ ਲਈ ਆਈਏ, ਤਾਂ ਕਿਰਪਾ ਕਰਕੇ ਸਾਨੂੰ 0141 333 0404 'ਤੇ ਫੋਨ ਕਰਕੇ ਜਾਂ transfer@cxha.org.uk 'ਤੇ ਈਮੇਲ ਕਰਕੇ ਦੱਸੋ।

ਤੁਹਾਡੀ, ਤੁਹਾਡੇ ਪਰਿਵਾਰ ਅਤੇ ਸਾਡੇ ਸਟਾਫ਼ ਦੀ ਸੁਰੱਖਿਆ ਸਾਡੀ ਤਰਜੀਹ ਹੈ ਅਤੇ ਕਿਰਾਏਦਾਰਾਂ ਨਾਲ ਕੋਈ ਵੀ ਆਹਮੋ-ਸਾਹਮਣੇ ਅਧਾਰਤ ਸੰਪਰਕ ਸਕੈਟਿਸ਼ ਸਰਕਾਰ ਦੀ ਕੋਵਿਡ ਸਬੰਧਤ ਸੇਧ ਅਨੁਸਾਰ ਹੋਵੇਗਾ। ਟੀਮ ਦੇ ਮੈਂਬਰ ਉਚਿਤ ਪੀ.ਪੀ.ਈ. (ਨਿੱਜੀ ਸੁਰੱਖਿਆ ਸਾਜ਼ੋ-ਸਾਮਾਨ) ਪਹਿਨਣਗੇ ਅਤੇ ਲੋੜ ਅਨੁਸਾਰ ਸਮਾਜਿਕ ਦੂਰੀ ਬਣਾ ਕੇ ਰੱਖਣਗੇ। ਸਾਰੇ ਸਟਾਫ਼ ਕੋਲ ਆਈ.ਡੀ. ਹੋਵੇਗੀ ਅਤੇ ਤੁਹਾਡੇ ਘਰ ਵਿੱਚ ਦਾਖਲ ਹੋਣ ਲਈ ਨਹੀਂ ਕਹਿਣਗੇ।

ਅਸੀਂ ਸਲਾਹ-ਮਸ਼ਵਰੇ ਦੇ ਸਮਾਗਮਾਂ ਦੀ ਯੋਜਨਾ ਵੀ ਬਣਾਈ ਹੈ ਤਾਂ ਜੋ ਤੁਸੀਂ ਹੋਰ ਕਿਰਾਏਦਾਰਾਂ ਨਾਲ ਇਕੱਠੇ ਹੋ ਸਕੋ ਅਤੇ ਪ੍ਰਸਤਾਵਿਤ ਤਬਾਦਲੇ ਅਤੇ ਵੈਸਟ ਆਫ਼ ਸਕਾਟਲੈਂਡ ਦੇ ਤਬਾਦਲੇ ਦੇ ਵਾਅਦਿਆਂ ਬਾਰੇ ਹੋਰ ਗੱਲਾਂ ਸੁਣ ਸਕੋ, ਸਵਾਲ ਪੁੱਛ ਸਕੋ ਅਤੇ ਆਪਣੀ ਰਾਏ ਦਿਓ। ਅਸੀਂ ਤੁਹਾਨੂੰ ਹੇਠਾਂ ਦਿੱਤੇ



CHARING CROSS

HOUSING ASSOCIATION

Charing Cross Housing Association, 31 Ashley Street, Glasgow G3 6DR
Tel: 0141 333 0404 Email: cxha@cxha.org.uk Web: www.cxha.org.uk

ਸਮਾਗਮਾਂ ਵਿੱਚੋਂ ਇੱਕ ਵਿੱਚ ਦੇਖਣਾ ਅਤੇ ਤੁਹਾਡੇ ਵਿਚਾਰ ਸੁਣਨਾ ਪਸੰਦ ਕਰਾਂਗੇ। ਰੋਡਸ਼ੋਆਂ ਵਿੱਚ ਤੁਸੀਂ ਬ੍ਰਾਇਨ ਗੈਨਨ (ਸੀ.ਈ.ਓ., ਵੈਸਟ ਆਫ ਸਕੋਟਲੈਂਡ), ਮੈਗਸ ਲਾਈਟਬਾਡੀ (ਪਾਰਟਨਰਸ਼ਿਪ ਸਲਾਹਕਾਰ) ਅਤੇ ਟੀ.ਆਈ.ਐੱਸ. ਤੋਂ ਇਲੀਨ ਕੈਂਪਬੈਲ ਤੋਂ ਪ੍ਰਸਤਾਵਾਂ ਬਾਰੇ ਸੁਣੋਗੇ। ਡ੍ਰੈਪ-ਇਨ ਸੈਸ਼ਨਾਂ ਵਿੱਚ ਚਾਰਿੰਗ ਕਰੋਸ ਅਤੇ ਵੈਸਟ ਆਫ ਸਕੋਟਲੈਂਡ ਤੋਂ ਸਟਾਫ ਕਿਸੇ ਵੀ ਕਿਰਾਏਦਾਰ ਲਈ ਉਪਲਬਧ ਹੋਵੇਗਾ ਜੋ ਪ੍ਰਸਤਾਵਿਤ ਤਬਾਦਲੇ ਅਤੇ ਕਿਰਾਏਦਾਰਾਂ ਲਈ ਫਾਇਦਿਆਂ ਬਾਰੇ ਵਧੇਰੇ ਗੈਰ ਰਸਮੀ ਗੱਲਬਾਤ ਲਈ ਬਿਨਾਂ ਅਪੋਇੰਟਮੈਂਟ ਤੋਂ ਆਉਣਾ ਚਾਹੇਗਾ।

ਜੇਕਰ ਤੁਸੀਂ ਹੇਠਾਂ ਦਿੱਤੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦੇ ਜਾਂ ਇੱਕ ਔਨਲਾਈਨ ਮੀਟਿੰਗ ਨੂੰ ਤਰਜੀਹ ਦਿੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਅਤੇ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।



CHARING CROSS

HOUSING ASSOCIATION

Charing Cross Housing Association, 31 Ashley Street, Glasgow G3 6DR
 Tel: 0141 333 0404 Email: cxha@cxha.org.uk Web: www.cxha.org.uk

ਮਿਤੀ	ਫਾਰਮੇਟ	ਸਮਾਂ	ਜਗ੍ਹਾ
ਮੰਗਲਵਾਰ 22 ਮਾਰਚ 2022	ਰੇਡਸ਼ੇਅ	ਬਾਅਦ ਦੁਪਹਿਰ 1 - 1.45 ਵਜੇ, ਬਾਅਦ ਦੁਪਹਿਰ 3.45 - 4.30 ਵਜੇ	ਅਲਬਾਨੀ ਕਾਨਫਰੰਸ ਅਤੇ ਇਵੈਂਟਸ ਸੈਂਟਰ, 44 ਐਸਲੇ ਸਟ੍ਰੀਟ, G3 6DS
	ਡਰੌਪ ਇਨ	ਬਾਅਦ ਦੁਪਹਿਰ 2 - 3.30 ਵਜੇ	
	ਰੇਡਸ਼ੇਅ ਡਰੌਪ ਇਨ	ਸ਼ਾਮ 5-6 ਵਜੇ ਸ਼ਾਮ 6 - 7 ਵਜੇ	ਫਰੇਡ ਪੈਟਨ ਡੇ ਸੈਂਟਰ। 19 ਕੈਰਿੰਗਟਨ ਸੇਂਟ, ਜੀ4 9ਏਜੇ
ਸ਼ੁੱਕਰਵਾਰ 25 ਮਾਰਚ 2022	ਰੇਡਸ਼ੇਅ	ਬਾਅਦ ਦੁਪਹਿਰ 1.30 -2.15 ਵਜੇ ਬਾਅਦ ਦੁਪਹਿਰ 4 - 4.45 ਵਜੇ	ਗਾਰਨੇਥਿਲ ਮਲਟੀ-ਕਲਚਰਲ ਸੈਂਟਰ, 21 ਰੇਜ਼ ਸੇਂਟ, G3 6RE
	ਡਰੌਪ ਇਨ	ਬਾਅਦ ਦੁਪਹਿਰ 2.30 - 3.30 ਵਜੇ ਸ਼ਾਮ 5-6 ਵਜੇ	

ਸਾਡੇ ਕਿਸੇ ਰੇਡਸ਼ੇਅ 'ਤੇ ਜਗ੍ਹਾ ਬੁੱਕ ਕਰਨ ਲਈ ਕਿਰਪਾ ਕਰਕੇ ਸਾਡੇ ਨਾਲ 0141 333 0404 'ਤੇ ਸੰਪਰਕ ਕਰੋ ਜਾਂ transfer@cxha.org.uk 'ਤੇ ਈਮੇਲ ਕਰੋ।

ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਦੀਆਂ ਸੇਵਾਵਾਂ ਸਮੇਤ ਸਲਾਹ-ਮਸ਼ਵਰੇ ਵਿੱਚ ਸ਼ਾਮਲ ਹੋਣ ਲਈ ਕਿਸੇ ਮਦਦ ਜਾਂ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਦੱਸੋ।

ਮੈਂ ਤੁਹਾਨੂੰ ਤਬਾਦਲੇ ਦੀ ਪੇਸ਼ਕਸ਼ 'ਤੇ ਆਪਣੇ ਵਿਚਾਰ ਦੇਣ ਲਈ ਉਤਸ਼ਾਹਿਤ ਕਰਨਾ ਚਾਹਾਂਗਾ ਤਾਂ ਜੋ ਅਸੀਂ ਯਕੀਨੀ ਬਣਾ ਸਕੀਏ ਕਿ ਇਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਅਸੀਂ ਚਾਰਿੰਗ ਕਰੌਸ ਲਈ ਇੱਕ ਮਜ਼ਬੂਤ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰ ਸਕੇ।

ਇਸ ਚਿੱਠੀ ਦੀ ਅਨੁਵਾਦਤ ਕਾਪੀ ਉਰਦੂ (اردو), ਪੰਜਾਬੀ (ਪੰਜਾਬੀ), ਸਰਲ ਬਣਾਈ ਚੀਨੀ (简体中文) ਅਤੇ ਅਰਬੀ (العربية) ਭਾਸ਼ਾ ਵਿੱਚ ਸਾਡੀ ਵੈਬਸਾਈਟ www.cxha.org.uk ਤੋਂ ਜਾਂ ਸਾਡੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਤੁਹਾਡਾ ਹਿਤੁ,



ਜੌਨ ਮਲਹੋਲੈਂਡ
 ਇੰਟੈਰਮ ਡਾਇਰੈਕਟਰ